

 Print Page

Sri Guru Granth Sahib

Displaying 51 of

ਨਾਨਕ ਧੰਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ ॥੪॥੨੩॥੯੩॥

Naanak Dhhann Sohaaganeer Jin Seh Naal Pjaar ||4||23||93||

O Nanak, blessed are the happy soul-brides, who are in love with their Husband Lord. ||4||23||93||

ਸਿਰੀਰਾਗੁ (ਮਃ ੫) (੯੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧ ਪੰ. ੧

Sri Raag Guru Arjan Dev

ਸਿਰੀਰਾਗੁ ਮਹਲਾ ੫ ਘਰੁ ੬ ॥

Sireeraag Mehalaa 5 Ghar 6 ||

Siree Raag, Fifth Mehl, Sixth House:

ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧

ਕਰਣ ਕਾਰਣ ਏਕੁ ਓਹੀ ਜਿਨਿ ਕੀਆ ਆਕਾਰੁ ॥

Karan Kaaran Eaek Ouhee Jin Keeaa Aakaar ||

The One Lord is the Doer, the Cause of causes, who has created the creation.

ਸਿਰੀਰਾਗੁ (ਮਃ ੫) (੯੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧ ਪੰ. ੨

Sri Raag Guru Arjan Dev

ਤਿਸਹਿ ਧਿਆਵਹੁ ਮਨ ਮੇਰੇ ਸਰਬ ਕੋ ਆਧਾਰੁ ॥੧॥

Thisehi Dhhiaavahu Man Maerae Sarab Ko Aadhhaar ||1||

Meditate on the One, O my mind, who is the Support of all. ||1||

ਸਿਰੀਰਾਗੁ (ਮਃ ੫) (੯੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧ ਪੰ. ੨

Sri Raag Guru Arjan Dev

ਗੁਰ ਕੇ ਚਰਨ ਮਨ ਮਹਿ ਧਿਆਇ ॥

Gur Kae Charan Man Mehi Dhhiaae ||

Meditate within your mind on the Guru's Feet.

ਸਿਰੀਰਾਗੁ (ਮਃ ੫) (੯੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧ ਪੰ. ੩

Sri Raag Guru Arjan Dev

ਛੋਡਿ ਸਗਲ ਸਿਆਣਪਾ ਸਾਚਿ ਸਬਦਿ ਲਿਵ ਲਾਇ ॥੧॥ ਰਹਾਉ ॥

Shhodd Sagal Siaanapaa Saach Sabadh Liv Laae ||1|| Rehaao ||

Give up all your clever mental tricks, and lovingly attune yourself to the True Word of the Shabad.

||1||Pause||

ਸਿਰੀਰਾਗੁ (ਮਃ ੫) (੯੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧ ਪੰ. ੩

Sri Raag Guru Arjan Dev

ਦੁਖੁ ਕਲੇਸੁ ਨ ਭਉ ਬਿਆਪੈ ਗੁਰ ਮੰਤ੍ਰੁ ਹਿਰਦੈ ਹੋਇ ॥

Dhukh Kalaes N Bho Biaapai Gur Manthra Hiradhai Hoe ||

Suffering, agony and fear do not cling to one whose heart is filled with the GurMantra.

ਸਿਰੀਰਾਗੁ (ਮਃ ੫) (੯੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧ ਪੰ. ੪

Sri Raag Guru Arjan Dev

ਕੋਟਿ ਜਤਨਾ ਕਰਿ ਰਹੇ ਗੁਰ ਬਿਨੁ ਤਰਿਓ ਨ ਕੋਇ ॥੨॥

Kott Jathanaa Kar Rehae Gur Bin Thariou N Koe ||2||

Trying millions of things, people have grown weary, but without the Guru, none have been saved. ||2||

ਸਿਰੀਰਾਗੁ (ਮਃ ੫) (੯੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧ ਪੰ. ੪

Sri Raag Guru Arjan Dev

ਦੇਖਿ ਦਰਸਨੁ ਮਨੁ ਸਾਧਾਰੈ ਪਾਪ ਸਗਲੇ ਜਾਹਿ ॥

Dhaekh Dharasan Man Saadhhaarai Paap Sagalae Jaahi ||

Gazing upon the Blessed Vision of the Guru's Darshan, the mind is comforted and all sins depart.

ਸਿਰੀਰਾਗੁ (ਮਃ ੫) (੯੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧ ਪੰ. ੫

Sri Raag Guru Arjan Dev

ਹਉ ਤਿਨ ਕੈ ਬਲਿਹਾਰਣੈ ਜਿ ਗੁਰ ਕੀ ਪੈਰੀ ਪਾਹਿ ॥੩॥

Ho Thin Kai Balihaaranai J Gur Kee Pairee Paahi ||3||

I am a sacrifice to those who fall at the Feet of the Guru. ||3||

ਸਿਰੀਰਾਗੁ (ਮਃ ੫) (੯੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧ ਪੰ. ੫

Sri Raag Guru Arjan Dev

ਸਾਧਸੰਗਤਿ ਮਨਿ ਵਸੈ ਸਾਚੁ ਹਰਿ ਕਾ ਨਾਉ ॥

Saadhhasangath Man Vasai Saach Har Kaa Naao ||

In the Saadh Sangat, the Company of the Holy, the True Name of the Lord comes to dwell in the mind.

ਸਿਰੀਰਾਗੁ (ਮਃ ੫) (੯੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧ ਪੰ. ੬

Sri Raag Guru Arjan Dev

ਸੇ ਵਡਭਾਗੀ ਨਾਨਕਾ ਜਿਨਾ ਮਨਿ ਇਹੁ ਭਾਉ ॥੪॥੨੪॥੯੪॥

Sae Vaddabhaagee Naanakaa Jinaa Man Eihu Bhaao ||4||24||94||

Very fortunate are those, O Nanak, whose minds are filled with this love. ||4||24||94||

ਸਿਰੀਰਾਗੁ (ਮਃ ੫) (੯੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧ ਪੰ. ੬

Sri Raag Guru Arjan Dev

ਸਿਰੀਰਾਗੁ ਮਹਲਾ ੫ ॥

Sireeraag Mehalaa 5 ||

Siree Raag, Fifth Mehl:

ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧

ਸੰਚਿ ਹਰਿ ਧਨੁ ਪੂਜਿ ਸਤਿਗੁਰੁ ਛੋਡਿ ਸਗਲ ਵਿਕਾਰ ॥

Sanch Har Dhhan Pooj Sathigur Shhodd Sagal Vikaar ||

Gather in the Wealth of the Lord, worship the True Guru, and give up all your corrupt ways.

ਸਿਰੀਰਾਗੁ (ਮਃ ੫) (੯੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧ ਪੰ. ੭

Sri Raag Guru Arjan Dev

ਜਿਨਿ ਤੂੰ ਸਾਜਿ ਸਵਾਰਿਆ ਹਰਿ ਸਿਮਰਿ ਹੋਇ ਉਧਾਰੁ ॥੧॥

Jin Thoon Saaj Savaariaa Har Simar Hoe Oudhhaar ||1||

Meditate in remembrance on the Lord who created and adorned you, and you shall be saved. ||1||

ਸਿਰੀਰਾਗੁ (ਮਃ ੫) (੯੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧ ਪੰ. ੭

Sri Raag Guru Arjan Dev

ਜਪਿ ਮਨ ਨਾਮੁ ਏਕੁ ਅਪਾਰੁ ॥

Jap Man Naam Eaek Apaar ||

O mind, chant the Name of the One, the Unique and Infinite Lord.

ਸਿਰੀਰਾਗੁ (ਮਃ ੫) (੯੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧ ਪੰ. ੮

Sri Raag Guru Arjan Dev

ਪ੍ਰਾਨ ਮਨੁ ਤਨੁ ਜਿਨਹਿ ਦੀਆ ਰਿਦੇ ਕਾ ਆਧਾਰੁ ॥੧॥ ਰਹਾਉ ॥

Praan Man Than Jinehi Dheaaa Ridhae Kaa Aadhhaar ||1|| Rehaao ||

He gave you the praanaa, the breath of life, and your mind and body. He is the Support of the heart.

||1||Pause||

ਸਿਰੀਰਾਗੁ (ਮਃ ੫) (੯੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧ ਪੰ. ੮

Sri Raag Guru Arjan Dev

ਕਾਮਿ ਕ੍ਰੋਧਿ ਅਹੰਕਾਰਿ ਮਾਤੇ ਵਿਆਪਿਆ ਸੰਸਾਰੁ ॥

Kaam Krodhh Ahankaar Maathae Viaapiaa Sansaar ||

The world is drunk, engrossed in sexual desire, anger and egotism.

ਸਿਰੀਰਾਗੁ (ਮਃ ੫) (੯੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧ ਪੰ. ੯

Sri Raag Guru Arjan Dev

ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੁਖੁ ਅੰਧਾਰੁ ॥੨॥

Po Santh Saranee Laag Charanee Mittai Dhookh Andhhaar ||2||

Seek the Sanctuary of the Saints, and fall at their feet; your suffering and darkness shall be removed.

||2||

ਸਿਰੀਰਾਗੁ (ਮਃ ੫) (੯੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧ ਪੰ. ੯

Sri Raag Guru Arjan Dev

ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ ॥

Sath Santhokh Dhaeiaa Kamaavai Eaeh Karanee Saar ||

Practice truth, contentment and kindness; this is the most excellent way of life.

ਸਿਰੀਰਾਗੁ (ਮਃ ੫) (੯੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧ ਪੰ. ੧੦

Sri Raag Guru Arjan Dev

ਆਪੁ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ ॥੩॥

Aap Shhodd Sabh Hoe Raenaa Jis Dhaee Prabh Nirankaar ||3||

One who is so blessed by the Formless Lord God renounces selfishness, and becomes the dust of all.

||3||

ਸਿਰੀਰਾਗੁ (ਮਃ ੫) (੯੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧ ਪੰ. ੧੦

Sri Raag Guru Arjan Dev

ਜੋ ਦੀਸੈ ਸੋ ਸਗਲ ਤੂੰਹੈ ਪਸਰਿਆ ਪਾਸਾਰੁ ॥

Jo Dheesai So Sagal Thoonhai Pasariaa Paasaar ||

All that is seen is You, Lord, the expansion of the expanse.

ਸਿਰੀਰਾਗੁ (ਮਃ ੫) (੯੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧ ਪੰ. ੧੧

Sri Raag Guru Arjan Dev

ਕਹੁ ਨਾਨਕ ਗੁਰਿ ਭਰਮੁ ਕਾਟਿਆ ਸਗਲ ਬ੍ਰਹਮ ਬੀਚਾਰੁ ॥੪॥੨੫॥੯੫॥

Kahu Naanak Gur Bharam Kaattiaa Sagal Breham Beechaar ||4||25||95||

Says Nanak, the Guru has removed my doubts; I recognize God in all. ||4||25||95||

ਸਿਰੀਰਾਗੁ (ਮਃ ੫) (੯੫) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧ ਪੰ. ੧੧

Sri Raag Guru Arjan Dev

ਸਿਰੀਰਾਗੁ ਮਹਲਾ ੫ ॥

Sireeraag Mehalaa 5 ||

Siree Raag, Fifth Mehl:

ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧

ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ ॥

Dhukirath Sukirath Mandhhae Sansaar Sagalaanaa ||

The whole world is engrossed in bad deeds and good deeds.

ਸਿਰੀਰਾਗੁ (ਮਃ ੫) (੯੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧ ਪੰ. ੧੨

Sri Raag Guru Arjan Dev

ਦੁਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ ॥੧॥

Dhuhehoon Thae Rehath Bhagath Hai Koe Viralaa Jaanaa ||1||

God's devotee is above both, but those who understand this are very rare. ||1||

ਸਿਰੀਰਾਗੁ (ਮਃ ੫) (੯੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧ ਪੰ. ੧੩

Sri Raag Guru Arjan Dev

ਠਾਕੁਰੁ ਸਰਬੇ ਸਮਾਣਾ ॥

Thaakur Sarabae Samaanaa ||

Our Lord and Master is all-pervading everywhere.

ਸਿਰੀਰਾਗੁ (ਮਃ ੫) (੯੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧ ਪੰ. ੧੩

Sri Raag Guru Arjan Dev

ਕਿਆ ਕਹਉ ਸੁਣਉ ਸੁਆਮੀ ਤੂੰ ਵਡ ਪੁਰਖੁ ਸੁਜਾਣਾ ॥੧॥ ਰਹਾਉ ॥

Kiaa Keho Suno Suaamee Thoon Vadd Purakh Sujaanaa ||1|| Rehaao ||

What should I say, and what should I hear? O my Lord and Master, You are Great, All-powerful and All-knowing. ||1||Pause||

ਸਿਰੀਰਾਗੁ (ਮਃ ੫) (੯੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧ ਪੰ. ੧੩

Sri Raag Guru Arjan Dev

ਮਾਨ ਅਭਿਮਾਨ ਮੰਧੇ ਸੋ ਸੇਵਕੁ ਨਾਹੀ ॥

Maan Abhimaan Mandhhae So Saevak Naahee ||

One who is influenced by praise and blame is not God's servant.

ਸਿਰੀਰਾਗੁ (ਮਃ ੫) (੯੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧ ਪੰ. ੧੪

Sri Raag Guru Arjan Dev

ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ ॥੨॥

Thath Samadharasee Santhahu Koe Kott Mandhhaahee ||2||

One who sees the essence of reality with impartial vision, O Saints, is very rare-one among millions. ||2||

ਸਿਰੀਰਾਗੁ (ਮਃ ੫) (੯੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧ ਪੰ. ੧੪

Sri Raag Guru Arjan Dev

ਕਹਨ ਕਹਾਵਨ ਇਹੁ ਕੀਰਤਿ ਕਰਲਾ ॥

Kehan Kehaavan Eihu Keerath Karalaa ||

People talk on and on about Him; they consider this to be praise of God.

ਸਿਰੀਰਾਗੁ (ਮਃ ੫) (੯੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧ ਪੰ. ੧੫

Sri Raag Guru Arjan Dev

ਕਥਨ ਕਹਨ ਤੇ ਮੁਕਤਾ ਗੁਰਮੁਖਿ ਕੋਈ ਵਿਰਲਾ ॥੩॥

Kathhan Kehan Thae Mukathaa Guramukh Koe Viralaa ||3||

But rare indeed is the Gurmukh, who is above this mere talk. ||3||

ਸਿਰੀਰਾਗੁ (ਮਃ ੫) (੯੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧ ਪੰ. ੧੫

Sri Raag Guru Arjan Dev

ਗਤਿ ਅਵਿਗਤਿ ਕਛੁ ਨਦਰਿ ਨ ਆਇਆ ॥

Gath Avigath Kashh Nadhar N Aaeiaa ||

He is not concerned with deliverance or bondage.

ਸਿਰੀਰਾਗੁ (ਮਃ ੫) (੯੬) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧ ਪੰ. ੧੬

Sri Raag Guru Arjan Dev

ਸੰਤਨ ਕੀ ਰੇਣੁ ਨਾਨਕ ਦਾਨੁ ਪਾਇਆ ॥੪॥੨੬॥੯੬॥

Santhan Kee Raen Naanak Dhaan Paaeiaa ||4||26||96||

Nanak has obtained the gift of the dust of the feet of the Saints. ||4||26||96||

ਸਿਰੀਰਾਗੁ (ਮਃ ੫) (੯੬) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧ ਪੰ. ੧੬

Sri Raag Guru Arjan Dev

ਸਿਰੀਰਾਗੁ ਮਹਲਾ ੫ ਘਰੁ ੭ ॥

Sireeraag Mehalaa 5 Ghar 7 ||

Siree Raag, Fifth Mehl, Seventh House:

ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧

ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ ॥

Thaerai Bharosai Piaarae Mai Laadd Laddaaeiaa ||

Relying on Your Mercy, Dear Lord, I have indulged in sensual pleasures.

ਸਿਰੀਰਾਗੁ (ਮਃ ੫) (੯੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧ ਪੰ. ੧੭

Sri Raag Guru Arjan Dev

ਭੂਲਹਿ ਚੁਕਹਿ ਬਾਰਿਕ ਤੂੰ ਹਰਿ ਪਿਤਾ ਮਾਇਆ ॥੧॥

Bhoolehi Chookehi Baarik Thoon Har Pithaa Maaeiaa ||1||

Like a foolish child, I have made mistakes. O Lord, You are my Father and Mother. ||1||

ਸਿਰੀਰਾਗੁ (ਮਃ ੫) (੯੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧ ਪੰ. ੧੭

Sri Raag Guru Arjan Dev

ਸੁਹੇਲਾ ਕਹਨੁ ਕਹਾਵਨੁ ॥

Suhaelaa Kehan Kehaavan ||

It is easy to speak and talk,

ਸਿਰੀਰਾਗੁ (ਮਃ ੫) (੯੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧ ਪੰ. ੧੭

Sri Raag Guru Arjan Dev

ਤੇਰਾ ਬਿਖਮੁ ਭਾਵਨੁ ॥੧॥ ਰਹਾਉ ॥

Thaeraa Bikham Bhaavan ||1|| Rehaao ||

But it is difficult to accept Your Will. ||1||Pause||

ਸਿਰੀਰਾਗੁ (ਮਃ ੫) (੯੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧ ਪੰ. ੧੭

Sri Raag Guru Arjan Dev

ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਨਉ ਆਪਾ ॥

Ho Maan Thaan Karo Thaeraa Ho Jaano Aapaa ||

I stand tall; You are my Strength. I know that You are mine.

ਸਿਰੀਰਾਗੁ (ਮਃ ੫) (੯੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧ ਪੰ. ੧੭

Sri Raag Guru Arjan Dev

ਸਭ ਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਬਾਪਾ ॥੨॥

Sabh Hee Madhh Sabhehi Thae Baahar Baemuhathaaj Baapaa ||2||

Inside of all, and outside of all, You are our Self-sufficient Father. ||2||

ਸਿਰੀਰਾਗੁ (ਮਃ ੫) (੯੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧ ਪੰ. ੧੮

Sri Raag Guru Arjan Dev

ਪਿਤਾ ਹਉ ਜਾਨਉ ਨਾਹੀ ਤੇਰੀ ਕਵਨ ਜੁਗਤਾ ॥

Pithaa Ho Jaano Naahee Thaeree Kavan Jugathaa ||

O Father, I do not know-how can I know Your Way?

ਸਿਰੀਰਾਗੁ (ਮਃ ੫) (੯੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧ ਪੰ. ੧੮

Sri Raag Guru Arjan Dev